

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ।

ਕਾਲਜ ਕੰਟੀਨ ਠੇਕੇ ਤੇ ਦੇਣ ਲਈ ਸੀਲ ਬੰਦ ਟੈਂਡਰ ਮਿਤੀ 13-07-2018 ਤੱਕ ਕਾਲਜ ਦਫਤਰ ਵਿੱਚ ਜਮਾਂ ਕਰਾਉਣੇ ਹੋਣਗੇ। ਟੈਂਡਰ ਦੇ ਨਾਲ ਜਮਾਨਤੀ ਰਕਮ ਦੇ ਤੌਰ ਤੇ 25000/- ਰੁਪਏ ਦਾ ਬੈਂਕ ਡਰਾਫਟ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਨਾਂ ਅਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਟੀਨ ਚਲਾਉਣ ਦਾ ਘੱਟੋ ਘੱਟ ਤਿੰਨ ਸਾਲ ਦਾ ਤਜਰਬਾ ਸਰਟੀਫਿਕੇਟ ਜਮਾਂ ਕਰਾਉਣਾ ਹੋਵੇਗਾ। ਕੰਟੀਨ ਦੇ ਠੇਕੇ ਦੀ ਰਾਖਵੀਂ ਕਰਮ 12000/- ਰੁ ਪ੍ਰਤੀ ਮਹੀਨਾ ਹੋਵੇਗੀ। ਕੰਟੀਨ ਦੇ ਟੈਂਡਰ ਮਿਤੀ 16-07-2018 ਨੂੰ ਪ੍ਰਿੰਸੀਪਲ ਦਫਤਰ ਵਿੱਚ ਖੋਲੇ ਜਾਣਗੇ। ਸਫਲ ਟੈਂਡਰਕਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਾਵੇਗੀ। ਠੇਕੇ ਦੀਆਂ ਸ਼ਰਤਾਂ ਕਾਲਜ ਵੈੱਬ ਸਾਈਟ www.grcb.ac.in ਤੇ ਦੇਖੀਆਂ ਜਾ ਸਕਦੀਆਂ ਹਨ। ਪ੍ਰਿੰਸੀਪਲ ਕੋਲ ਕਿਸੇ ਵੀ ਚਾਹਵਾਨ ਵਿਅਕਤੀ ਦਾ ਟੈਂਡਰ ਰੱਦ ਕਰਨ ਦਾ ਅਧਿਕਾਰ ਸੁਰੱਖਿਅਤ ਹੈ।

ਪ੍ਰਿੰਸੀਪਲ,
ਸਰਕਾਰੀ ਰਾਜਿੰਦਰਾ ਕਾਲਜ,
ਬਠਿੰਡਾ।

ਦਫ਼ਤਰ ਪ੍ਰਿੰਸੀਪਲ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।

ਪੱਤਰ ਨੰਬਰ

ਮਿਤੀ

ਕਾਲਜ ਕੰਟੀਨ ਠੇਕੇ ਤੇ ਦੇਣ ਲਈ ਸ਼ਰਤਾਂ-

1. ਕੰਟੀਨ ਵਿੱਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ। ਕਾਲਜ ਨੇ ਸਮੋਕਿੰਗ ਜੋਨ ਹੈ, ਇਸ ਲਈ ਤੰਬਾਕੂਨੋਸ਼ੀ ਦੀ ਮਨਾਹੀ ਸਬੰਧੀ ਸਾਇਨ ਬੋਰਡ ਲਗਾਉਣਾ ਠੇਕੇਦਾਰ ਦੀ ਜਿੰਮੇਵਾਰੀ ਹੈ।
2. ਟੈਂਡਰਕਾਰ ਵੱਲੋਂ ਮੋੜਨ ਯੋਗ ਜਮਾਨਤੀ ਰਕਮ 25,000 ਰੁਪਏ ਦਾ ਬੈਂਕ ਡਰਾਫਟ, ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਨਾਮ ਤੇ ਬਣਾ ਕੇ ਜਮਾ ਕਰਵਾਉਣਾ ਜ਼ਰੂਰੀ ਹੈ।
3. ਜਿਸ ਠੇਕੇਦਾਰ ਨੂੰ ਕੰਟੀਨ ਦਾ ਠੇਕਾ ਮਿਲਦਾ ਹੈ ਉਸ ਨੂੰ ਮੌਕੇ ਤੇ 3 ਮਹੀਨੇ ਦਾ ਐਂਡਵਾਂਸ ਕਿਰਾਇਆ ਅਤੇ 50,000 ਰੁਪਏ ਜਮਾਨਤੀ ਰਕਮ ਦੇ ਰੂਪ ਵਿੱਚ ਜਮਾਂ ਕਰਵਾਉਣੇ ਪੈਣਗੇ।
4. ਜਿਸ ਠੇਕੇਦਾਰ ਨੂੰ ਠੇਕਾ ਮਿਲਦਾ ਹੈ ਜੇਕਰ ਉਹ ਠੇਕੇਦਾਰ ਮੌਕੇ ਤੇ ਉਕਤ ਐਂਡਵਾਂਸ ਅਤੇ ਜਮਾਨਤੀ ਰਕਮ ਜਮਾਂ ਨਹੀਂ ਕਰਵਾਉਂਦਾ ਤਾਂ ਉਸ ਦੁਆਰਾ ਦਿੱਤੀ ਗਈ 25,000 ਰੁਪਏ ਜਮਾਨਤੀ ਰਕਮ ਜਬਤ ਕਰ ਲਈ ਜਾਵੇਗੀ ਅਤੇ ਉਸ ਤੋਂ ਅਗਲੇ ਬੇਨਤੀ ਕਰਤਾ ਨੂੰ ਸਫਲ ਬੇਲੀਕਰਤਾ ਮੰਨਿਆ ਜਾਵੇਗਾ।
5. ਕੰਟੀਨ ਦਾ ਕਿਰਾਇਆ ਹਰ 3 ਮਹੀਨੇ ਬਾਦ ਐਂਡਵਾਂਸ ਕਾਲਜ ਵਿੱਚ ਜਮਾਂ ਕਰਵਾਉਣਾ ਹੋਵੇਗਾ। ਨਿਰਧਾਰਿਤ ਮਿਤੀ ਤੋਂ ਬਾਅਦ ਸਮੇਂ ਸਿਰ ਕਿਰਾਇਆ ਜਮਾਂ ਨਾ ਕਰਨ ਦੀ ਸੂਰਤ ਵਿੱਚ 100 ਰੁਪਏ ਪ੍ਰਤੀ ਦਿਨ ਜੁਰਮਾਨਾ ਵਸੂਲਿਆ ਜਾਵੇਗਾ। ਨਿਰਧਾਰਿਤ ਮਿਤੀ ਤੋਂ 15 ਦਿਨਾਂ ਦੇ ਅੰਦਰ-2 ਜੁਰਮਾਨੇ ਸਹਿਤ ਕਿਰਾਇਆ ਜਮ੍ਹਾਂ ਨਾ ਕਰਾਉਣ ਦੀ ਸੂਰਤ ਵਿੱਚ ਠੇਕਾ ਰੱਦ ਕਰ ਦਿੱਤਾ ਜਾਵੇਗਾ।
6. ਕੰਟੀਨ ਦਾ ਠੇਕਾ ਪ੍ਰਾਪਤ ਹੋਣ ਤੋਂ 7 ਦਿਨਾਂ ਦੇ ਅੰਦਰ ਸਿਹਤ ਵਿਭਾਗ ਪੰਜਾਬ ਤੋਂ Certificate Under Food Safety & Standard ACT. 2006 ਅਧੀਨ ਸਰਟੀਫਿਕੇਟ ਪ੍ਰਾਪਤ ਕਰਨਾਂ ਠੇਕੇਦਾਰ ਦੀ ਨਿੱਜੀ ਜਿੰਮੇਵਾਰੀ ਹੋਵੇਗੀ।
7. ਬਿਜਲੀ ਦਾ ਬਿੱਲ ਨਿਯਮਤ ਰੂਪ ਨਾਲ ਭਰਨਾ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ।
8. ਕੰਟੀਨ ਤੇ ਵਿਕਣ ਵਾਲੇ ਸਮਾਨ ਦੀ ਕੀਮਤ ਅਤੇ ਗੁਣਵਤਾ ਸਰਕਾਰੀ ਨਿਯਮਾਂ ਅਨੁਸਾਰ ਕੰਟੀਨ ਕਮੇਟੀ ਵੱਲੋਂ ਨਿਰਧਾਰਿਤ ਕੀਤੀ ਜਾਵੇਗੀ ਅਤੇ ਠੇਕੇਦਾਰ ਇਹਨਾਂ ਕੀਮਤਾਂ ਨੂੰ ਕੰਟੀਨ ਤੇ ਡਿਸਪਲੇ ਕਰਨਗੇ।
9. ਕੰਟੀਨ ਦਾ ਠੇਕਾ ਇੱਕ ਸਾਲ ਲਈ ਦਿੱਤਾ ਜਾਵੇਗਾ। ਠੇਕੇਦਾਰ ਦਾ ਕੰਮ ਠੀਕ ਹੋਣ ਦੀ ਸੂਰਤ ਵਿੱਚ ਠੇਕੇ ਦੀ ਮਿਆਦ 10 ਪ੍ਰਤੀਸ਼ਤ ਕਿਰਾਏ ਦੇ ਵਾਧੇ ਨਾਲ ਵਧਾਈ ਜਾ ਸਕਦੀ ਹੈ।
10. ਕੰਟੀਨ ਦੇ ਠੇਕੇ ਦੀ ਮਿਆਦ, ਠੇਕੇਦਾਰ ਦੇ ਵਿਦਿਆਰਥੀਆਂ ਅਤੇ ਸਟਾਫ ਪ੍ਰਤੀ ਵਤੀਰੇ ਠੇਕੇਦਾਰ ਵੱਲੋਂ ਪ੍ਰਦਾਨ ਕੀਤੀਆਂ ਸਰਵਿਸਸ ਅਤੇ ਠੇਕੇਦਾਰ ਦੁਆਰਾ ਕਿਸੇ ਕਿਸਮ ਦੀ ਕੋਤਾਹੀ ਹੋਣ ਦੀ ਸੂਰਤ ਵਿੱਚ 15 ਦਿਨਾਂ ਦਾ ਨੋਟਿਸ ਦੇ ਕੇ ਪ੍ਰਿੰਸੀਪਲ ਦੁਆਰਾ ਠੇਕਾ ਰੱਦ ਕੀਤਾ ਜਾ ਸਕਦਾ ਹੈ।

11. ਕੰਟੀਨ ਠੇਕੇਦਾਰ ਵੱਲੋਂ ਕੰਟੀਨ ਸਰਵਸਿਸ ਲਈ ਸਟਾਫ ਰੱਖਣ ਸਮੇਂ ਸਰਕਾਰ ਵੱਲੋਂ ਬਾਲ ਮਜਦੂਰੀ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ।
12. ਆਉਟ ਸਾਇਡਰਜ ਨੂੰ ਕੰਟੀਨ ਤੇ ਖਾਣ ਪੀਣ ਦਾ ਸਮਾਨ ਮੁਹੱਈਆ ਨਹੀਂ ਕਰਵਾਇਆ ਜਾਵੇਗਾ।
13. ਠੇਕੇਦਾਰ ਵੱਲੋਂ ਚਾਰ Pedestal Fans ਅਤੇ ਕੰਟੀਨ ਦਾ ਫਰਨੀਚਰ (ਕੁਰਸੀਆਂ/ਮੇਜ) ਸਟਾਫ/ਵਿਦਿਆਰਥੀਆਂ ਲਈ ਮੁਹੱਈਆ ਕਰਵਾਉਣੇ ਹੋਣਗੇ।
14. ਵੇਟਰਜ ਯੂਨਿਫਾਰਮ ਵਿੱਚ ਹੋਣੇ ਚਾਹੀਦੇ ਹਨ ਅਤੇ ਉਹ ਹੈਲਥ ਵਿਭਾਗ ਪੰਜਾਬ ਵੱਲੋਂ Medical Fit ਹੋਣੇ ਚਾਹੀਦੇ ਹਨ।
15. ਬੇਨਤੀਕਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਦਾ ਘੱਟ ਤੋਂ ਘੱਟ 3 ਸਾਲ ਦਾ ਤਜਰਬਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਿਦਿਅਕ ਸੰਸਥਾ ਦੇ ਤਜਰਬੇ ਨੂੰ ਤਰਜੀਹ ਦਿੱਤੀ ਜਾਵੇਗੀ।
16. ਕੰਟੀਨ ਦੀ ਸਾਫ ਸਫਾਈ ਰੱਖਣਾ ਕੰਟੀਨ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ।
17. ਪੀਣ ਲਈ ਆਰ.ਉ ਦਾ ਪਾਣੀ ਵਰਤਿਆ ਜਾਵੇਗਾ ਅਤੇ ਇਹ ਪ੍ਰਬੰਧ ਉਸ ਨੂੰ ਆਪ ਕਰਨਾ ਹੋਵੇਗਾ।
18. ਠੇਕੇਦਾਰ ਕੰਟੀਨ ਨੂੰ ਸਬ ਲੈਟ ਨਹੀਂ ਕਰੇਗਾ।
19. ਕੰਟੀਨ ਵਿੱਚ ਕਿਸੇ ਕਿਸਮ ਦੀ ਚੋਰੀ ਹੋਣ ਦੀ ਸੂਰਤ ਵਿੱਚ ਕਾਲਜ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਕਨਵੀਨਰ (ਕੰਟੀਨ ਕਮੇਟੀ)

ਪ੍ਰਿੰਸੀਪਲ,
ਸਰਕਾਰੀ ਰਾਜਿੰਦਰਾ ਕਾਲਜ,
ਬਠਿੰਡਾ।